

 Print Page

Sri Guru Granth Sahib

Displaying 523 of

ਸਿਰਿ ਸਭਨਾ ਸਮਰਥੁ ਨਦਰਿ ਨਿਹਾਲਿਆ ॥੧੭॥

Sir Sabhanaa Samarathh Nadhar Nihaaliaa ||17||

You are the Almighty Overlord of all; You bless us with Your Glance of Grace. ||17||

ਗੁਜਰੀ ਵਾਰਾ (ਮਃ ੫) (੧੭):੮ - ਗੁਰੂ ਗ੍ਰੰਥ ਸਾਹਿਬ: ਅੰਗ ਪੜ੍ਹ ਪੰ. ੧

Raag Goojree Guru Arjan Dev

ਸਲੋਕ ਮਃ ੫ ॥

Salok Ma 5 ||

Shalok, Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ਪੜ੍ਹ

ਕਾਮ ਕ੍ਰੋਧ ਮਦ ਲੋਭ ਮੋਹ ਦੁਸਟ ਬਾਸਨਾ ਨਿਵਾਰਿ ॥

Kaam Krodhh Madh Lobh Moh Dhusatt Baasanaa Nivaar ||

Take away my sexual desire, anger, pride, greed, emotional attachment and evil desires.

ਗੁਜਰੀ ਵਾਰਾ (ਮਃ ੫) (੧੮) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ਪੜ੍ਹ ਪੰ. ੧

Raag Goojree Guru Arjan Dev

ਰਾਖਿ ਲੇਹੁ ਪ੍ਰਭ ਆਪਣੇ ਨਾਨਕ ਸਦ ਬਲਿਹਾਰਿ ॥੧॥

Raakh Laehu Prabh Aapanae Naanak Sadh Balihaar ||1||

Protect me, O my God; Nanak is forever a sacrifice to You. ||1||

ਗੁਜਰੀ ਵਾਰਾ (ਮਃ ੫) (੧੮) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ਪੜ੍ਹ ਪੰ. ੨

Raag Goojree Guru Arjan Dev

ਮਃ ੫ ॥

Ma 5 ||

Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ਪੜ੍ਹ

ਖਾਂਦਿਆ ਖਾਂਦਿਆ ਮੁਹੁ ਘਠਾ ਪੈਨੰਦਿਆ ਸਭੁ ਅੰਗੁ ॥

Khaandhiaa Khaandhiaa Muhu Ghathaa Painandhiaa Sabh Ang ||

By eating and eating, the mouth is worn out; by wearing clothes, the limbs grow weary.

ਗੁਜਰੀ ਵਾਰਾ (ਮਃ ੫) (੧੮) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ਪੜ੍ਹ ਪੰ. ੩

Raag Goojree Guru Arjan Dev

ਨਾਨਕ ਪ੍ਰਿਗੁ ਤਿਨਾ ਦਾ ਜੀਵਿਆ ਜਿਨ ਸਚਿ ਨ ਲਗੋ ਰੰਗੁ ॥੨॥

Naanak Dhhrig Thinaa Dhaa Jeeviaa Jin Sach N Lago Rang ||2||

O Nanak, cursed are the lives of those who are not attuned to the Love of the True Lord. ||2||

ਗੁਜਰੀ ਵਾਰਾ (ਮਃ ੫) (੧੮) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ਪ੨੩ ਪੰ. ੩

Raag Goojree Guru Arjan Dev

ਪਉੜੀ ॥

Pourree ||

Pauree:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ਪ੨੩

ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥

Jio Jio Thaeraa Hukam Thivai Thio Hovanaa ||

As is the Hukam of Your Command, so do things happen.

ਗੁਜਰੀ ਵਾਰਾ (ਮਃ ੫) (੧੮):੧ - ਗੁਰੂ ਗ੍ਰੰਥ ਸਾਹਿਬ: ਅੰਗ ਪ੨੩ ਪੰ. ੪

Raag Goojree Guru Arjan Dev

ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ ॥

Jeh Jeh Rakhehi Aap Theh Jaae Kharrovanaa ||

Wherever You keep me, there I go and stand.

ਗੁਜਰੀ ਵਾਰਾ (ਮਃ ੫) (੧੮):੨ - ਗੁਰੂ ਗ੍ਰੰਥ ਸਾਹਿਬ: ਅੰਗ ਪ੨੩ ਪੰ. ੪

Raag Goojree Guru Arjan Dev

ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ ॥

Naam Thaerai Kai Rang Dhuramath Dhhovanaa ||

With the Love of Your Name, I wash away my evil-mindedness.

ਗੁਜਰੀ ਵਾਰਾ (ਮਃ ੫) (੧੮):੩ - ਗੁਰੂ ਗ੍ਰੰਥ ਸਾਹਿਬ: ਅੰਗ ਪ੨੩ ਪੰ. ੫

Raag Goojree Guru Arjan Dev

ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ ॥

Jap Jap Thudhh Nirankaar Bharam Bho Khovanaa ||

By continually meditating on You, O Formless Lord, my doubts and fears are dispelled.

ਗੁਜਰੀ ਵਾਰਾ (ਮਃ ੫) (੧੮):੪ - ਗੁਰੂ ਗ੍ਰੰਥ ਸਾਹਿਬ: ਅੰਗ ਪ੨੩ ਪੰ. ੫

Raag Goojree Guru Arjan Dev

ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ ॥

Jo Thaerai Rang Rathae Sae Jon N Jovanaa ||

Those who are attuned to Your Love, shall not be trapped in reincarnation.

ਗੁਜਰੀ ਵਾਰਾ (ਮਃ ੫) (੧੮):੫ - ਗੁਰੂ ਗ੍ਰੰਥ ਸਾਹਿਬ: ਅੰਗ ਪ੨੩ ਪੰ. ੫

Raag Goojree Guru Arjan Dev

ਅੰਤਰਿ ਬਾਹਰਿ ਇਕੁ ਨੈਣ ਅਲੋਵਣਾ ॥

Anthar Baahar Eik Nain Alovanaa ||

Inwardly and outwardly, they behold the One Lord with their eyes.

ਗੁਜਰੀ ਵਾਰ (ਮਃ ੫) (੧੮):੬ - ਗੁਰੂ ਗ੍ਰੰਥ ਸਾਹਿਬ : ਅੰਗ ਪੜ੍ਹ ਪੰ. ੬

Raag Goojree Guru Arjan Dev

ਜਿਨੀ ਪਛਾਤਾ ਹੁਕਮੁ ਤਿਨੁ ਕਦੇ ਨ ਰੋਵਣਾ ॥

Jinhee Pashhaathaa Hukam Thinh Kadhae N Rovanaa ||

Those who recognize the Lord's Command never weep.

ਗੁਜਰੀ ਵਾਰ (ਮਃ ੫) (੧੮):੭ - ਗੁਰੂ ਗ੍ਰੰਥ ਸਾਹਿਬ : ਅੰਗ ਪੜ੍ਹ ਪੰ. ੬

Raag Goojree Guru Arjan Dev

ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ ॥੧੮॥

Naa Naanak Bakhasees Man Maahi Parovanaa ||18||

O Nanak, they are blessed with the gift of the Name, woven into the fabric of their minds. ||18||

ਗੁਜਰੀ ਵਾਰ (ਮਃ ੫) (੧੮):੮ - ਗੁਰੂ ਗ੍ਰੰਥ ਸਾਹਿਬ : ਅੰਗ ਪੜ੍ਹ ਪੰ. ੬

Raag Goojree Guru Arjan Dev

ਸਲੋਕ ਮਃ ੫ ॥

Salok Ma 5 ||

Shalok, Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ਪੜ੍ਹ

ਜੀਵਦਿਆ ਨ ਚੇਤਿਓ ਮੁਆ ਰਲੰਦੜੋ ਖਾਕ ॥

Jeevadhiaa N Chaethiou Muaa Ralandharro Khaak ||

Those who do not remember the Lord while they are alive, shall mix with the dust when they die.

ਗੁਜਰੀ ਵਾਰ (ਮਃ ੫) (੧੯) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ਪੜ੍ਹ ਪੰ. ੭

Raag Goojree Guru Arjan Dev

ਨਾਨਕ ਦੁਨੀਆ ਸੰਗਿ ਗੁਦਾਰਿਆ ਸਾਕਤ ਮੂੜ ਨਪਾਕ ॥੧॥

Naanak Dhuneaaa Sang Gudhaariaa Saakath Moorr Napaak ||1||

O Nanak, the foolish and filthy faithless cynic passes his life engrossed in the world. ||1||

ਗੁਜਰੀ ਵਾਰ (ਮਃ ੫) (੧੯) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ਪੜ੍ਹ ਪੰ. ੮

Raag Goojree Guru Arjan Dev

ਮਃ ੫ ॥

Ma 5 ||

Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ਪੜ੍ਹ

ਜੀਵੰਦਿਆ ਹਰਿ ਚੇਤਿਆ ਮਰੰਦਿਆ ਹਰਿ ਰੰਗਿ ॥

Jeevandhiaa Har Chaethiaa Marandhiaa Har Rang ||

One who remembers the Lord while he is alive, shall be imbued with the Lord's Love when he dies.

ਗੁਜਰੀ ਵਾਰ (ਮਃ ੫) (੧੯) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ਪ੨੩ ਪੰ. ੯

Raag Goojree Guru Arjan Dev

ਜਨਮੁ ਪਦਾਰਥੁ ਤਾਰਿਆ ਨਾਨਕ ਸਾਧੂ ਸੰਗਿ ॥੨॥

Janam Padhaarathh Thaarjaa Naanak Saadhoo Sang ||2||

The precious gift of his life is redeemed, O Nanak, in the Saadh Sangat, the Company of the Holy. ||2||

ਗੁਜਰੀ ਵਾਰ (ਮਃ ੫) (੧੯) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ਪ੨੩ ਪੰ. ੯

Raag Goojree Guru Arjan Dev

ਪਉੜੀ ॥

Pourree ||

Pauree:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ਪ੨੩

ਆਦਿ ਜੁਗਾਦੀ ਆਪਿ ਰਖਣ ਵਾਲਿਆ ॥

Aadh Jugaadhee Aap Rakhan Vaaliaa ||

From the beginning, and through the ages, You have been our Protector and Preserver.

ਗੁਜਰੀ ਵਾਰ (ਮਃ ੫) (੧੯):੧ - ਗੁਰੂ ਗ੍ਰੰਥ ਸਾਹਿਬ: ਅੰਗ ਪ੨੩ ਪੰ. ੯

Raag Goojree Guru Arjan Dev

ਸਚੁ ਨਾਮੁ ਕਰਤਾਰੁ ਸਚੁ ਪਸਾਰਿਆ ॥

Sach Naam Karathaar Sach Pasaariaa ||

True is Your Name, O Creator Lord, and True is Your Creation.

ਗੁਜਰੀ ਵਾਰ (ਮਃ ੫) (੧੯):੨ - ਗੁਰੂ ਗ੍ਰੰਥ ਸਾਹਿਬ: ਅੰਗ ਪ੨੩ ਪੰ. ੧੦

Raag Goojree Guru Arjan Dev

ਉਣਾ ਕਹੀ ਨ ਹੋਇ ਘਟੇ ਘਟਿ ਸਾਰਿਆ ॥

Oonaa Kehee N Hoe Ghattae Ghatt Saariaa ||

You do not lack anything; You are filling each and every heart.

ਗੁਜਰੀ ਵਾਰ (ਮਃ ੫) (੧੯):੩ - ਗੁਰੂ ਗ੍ਰੰਥ ਸਾਹਿਬ: ਅੰਗ ਪ੨੩ ਪੰ. ੧੦

Raag Goojree Guru Arjan Dev

ਮਿਹਰਵਾਨ ਸਮਰਥ ਆਪੇ ਹੀ ਘਾਲਿਆ ॥

Miharavaan Samarathh Aapae Hee Ghaaliaa ||

You are merciful and all-powerful; You Yourself cause us to serve You.

ਗੁਜਰੀ ਵਾਰਾ (ਮਃ ੫) (੧੯):੪ - ਗੁਰੂ ਗ੍ਰੰਥ ਸਾਹਿਬ : ਅੰਗ ਪੜ੍ਹ ਪੰ. ੧੦
Raag Goojree Guru Arjan Dev

ਜਿਨ੍ ਮਨਿ ਵੁਠਾ ਆਪਿ ਸੇ ਸਦਾ ਸੁਖਾਲਿਆ ॥

Jinh Man Vuthaa Aap Sae Sadhaa Sukhaaliaa ||

Those whose minds in which You dwell are forever at peace.

ਗੁਜਰੀ ਵਾਰਾ (ਮਃ ੫) (੧੯):੫ - ਗੁਰੂ ਗ੍ਰੰਥ ਸਾਹਿਬ : ਅੰਗ ਪੜ੍ਹ ਪੰ. ੧੧
Raag Goojree Guru Arjan Dev

ਆਪੇ ਰਚਨੁ ਰਚਾਇ ਆਪੇ ਹੀ ਪਾਲਿਆ ॥

Aapae Rachan Rachaae Aapae Hee Paaliaa ||

Having created the creation, You Yourself cherish it.

ਗੁਜਰੀ ਵਾਰਾ (ਮਃ ੫) (੧੯):੬ - ਗੁਰੂ ਗ੍ਰੰਥ ਸਾਹਿਬ : ਅੰਗ ਪੜ੍ਹ ਪੰ. ੧੧
Raag Goojree Guru Arjan Dev

ਸਭੁ ਕਿਛੁ ਆਪੇ ਆਪਿ ਬੇਅੰਤ ਅਪਾਰਿਆ ॥

Sabh Kishh Aapae Aap Baeanth Apaariaa ||

You Yourself are everything, O infinite, endless Lord.

ਗੁਜਰੀ ਵਾਰਾ (ਮਃ ੫) (੧੯):੭ - ਗੁਰੂ ਗ੍ਰੰਥ ਸਾਹਿਬ : ਅੰਗ ਪੜ੍ਹ ਪੰ. ੧੨
Raag Goojree Guru Arjan Dev

ਗੁਰ ਪੂਰੇ ਕੀ ਟੇਕ ਨਾਨਕ ਸੰਮੁਲਿਆ ॥੧੯॥

Gur Poorae Kee Ttaek Naanak Sanmhaaliaa ||19||

Nanak seeks the Protection and Support of the Perfect Guru. ||19||

ਗੁਜਰੀ ਵਾਰਾ (ਮਃ ੫) (੧੯):੮ - ਗੁਰੂ ਗ੍ਰੰਥ ਸਾਹਿਬ : ਅੰਗ ਪੜ੍ਹ ਪੰ. ੧੨
Raag Goojree Guru Arjan Dev

ਸਲੋਕ ਮਃ ੫ ॥

Salok Ma 5 ||

Shalok, Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ਪੜ੍ਹ

ਆਦਿ ਮਧਿ ਅਰੁ ਅੰਤਿ ਪਰਮੇਸਰਿ ਰਖਿਆ ॥

Aadh Madhh Ar Anth Paramaesar Rakhiaa ||

In the beginning, in the middle and in the end, the Transcendent Lord has saved me.

ਗੁਜਰੀ ਵਾਰਾ (ਮਃ ੫) (੨੦) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ਪੜ੍ਹ ਪੰ. ੧੩
Raag Goojree Guru Arjan Dev

ਸਤਿਗੁਰਿ ਦਿਤਾ ਹਰਿ ਨਾਮੁ ਅੰਮ੍ਰਿਤੁ ਚਖਿਆ ॥

Sathigur Dhithaa Har Naam Anmrith Chakhiaa ||

The True Guru has blessed me with the Lord's Name, and I have tasted the Ambrosial Nectar.

ਗੁਜਰੀ ਵਾਰਾ (ਮਃ ੫) (੨੦) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੩ ਪੰ. ੧੩

Raag Goojree Guru Arjan Dev

ਸਾਧਾ ਸੰਗੁ ਅਪਾਰੁ ਅਨਦਿਨੁ ਹਰਿ ਗੁਣ ਰਵੈ ॥

Saadhhaa Sang Apaar Anadhin Har Gun Ravai ||

In the Saadh Sangat, the Company of the Holy, I chant the Glorious Praises of the Lord, night and day.

ਗੁਜਰੀ ਵਾਰਾ (ਮਃ ੫) (੨੦) ਸ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੫੨੩ ਪੰ. ੧੩

Raag Goojree Guru Arjan Dev

ਪਾਏ ਮਨੋਰਥ ਸਭਿ ਜੋਨੀ ਨਹ ਭਵੈ ॥

Paaeae Manorathh Sabh Jonee Neh Bhavai ||

I have obtained all my objectives, and I shall not wander in reincarnation again.

ਗੁਜਰੀ ਵਾਰਾ (ਮਃ ੫) (੨੦) ਸ. (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੫੨੩ ਪੰ. ੧੪

Raag Goojree Guru Arjan Dev

ਸਭੁ ਕਿਛੁ ਕਰਤੇ ਹਥਿ ਕਾਰਣੁ ਜੋ ਕਰੈ ॥

Sabh Kishh Karathae Hathh Kaaran Jo Karai ||

Everything is in the Hands of the Creator; He does what is done.

ਗੁਜਰੀ ਵਾਰਾ (ਮਃ ੫) (੨੦) ਸ. (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੫੨੩ ਪੰ. ੧੪

Raag Goojree Guru Arjan Dev

ਨਾਨਕੁ ਮੰਗੈ ਦਾਨੁ ਸੰਤਾ ਪੂਰਿ ਤਰੈ ॥੧॥

Naanak Mangai Dhaan Santhaa Dhhoor Tharai ||1||

Nanak begs for the gift of the dust of the feet of the Holy, which shall deliver him. ||1||

ਗੁਜਰੀ ਵਾਰਾ (ਮਃ ੫) (੨੦) ਸ. (ਮਃ ੫) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੫੨੩ ਪੰ. ੧੫

Raag Goojree Guru Arjan Dev

ਮਃ ੫ ॥

Ma 5 ||

Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੩

ਤਿਸ ਨੋ ਮੰਨਿ ਵਸਾਇ ਜਿਨਿ ਉਪਾਇਆ ॥

This No Mann Vasaae Jin Oupaaeiaa ||

Enshrine Him in your mind, the One who created you.

ਗੁਜਰੀ ਵਾਰਾ (ਮਃ ੫) (੨੦) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੩ ਪੰ. ੧੫

Raag Goojree Guru Arjan Dev

ਜਿਨਿ ਜਨਿ ਧਿਆਇਆ ਖਸਮੁ ਤਿਨਿ ਸੁਖੁ ਪਾਇਆ ॥

Jin Jan Dhhiaaeiaa Khasam Thin Sukh Paaeiaa ||

Whoever meditates on the Lord and Master obtains peace.

ਗੁਜਰੀ ਵਾਰਾ (ਮਃ ੫) (੨੦) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੫

Raag Goojree Guru Arjan Dev

ਸਫਲੁ ਜਨਮੁ ਪਰਵਾਨੁ ਗੁਰਮੁਖਿ ਆਇਆ ॥

Safal Janam Paravaan Guramukh Aaeiaa ||

Fruitful is the birth, and approved is the coming of the Gurmukh.

ਗੁਜਰੀ ਵਾਰਾ (ਮਃ ੫) (੨੦) ਸ. (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੬

Raag Goojree Guru Arjan Dev

ਹੁਕਮੈ ਬੁਝਿ ਨਿਹਾਲੁ ਖਸਮਿ ਫੁਰਮਾਇਆ ॥

Hukamai Bujh Nihaal Khasam Furamaaeiaa ||

One who realizes the Hukam of the Lord's Command shall be blessed - so has the Lord and Master ordained.

ਗੁਜਰੀ ਵਾਰਾ (ਮਃ ੫) (੨੦) ਸ. (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੬

Raag Goojree Guru Arjan Dev

ਜਿਸੁ ਹੋਆ ਆਪਿ ਕ੍ਰਿਪਾਲੁ ਸੁ ਨਹ ਭਰਮਾਇਆ ॥

Jis Hoaa Aap Kirapaal S Neh Bharamaeiaa ||

One who is blessed with the Lord's Mercy does not wander.

ਗੁਜਰੀ ਵਾਰਾ (ਮਃ ੫) (੨੦) ਸ. (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੭

Raag Goojree Guru Arjan Dev

ਜੋ ਜੋ ਦਿਤਾ ਖਸਮਿ ਸੋਈ ਸੁਖੁ ਪਾਇਆ ॥

Jo Jo Dhithaa Khasam Soee Sukh Paaeiaa ||

Whatever the Lord and Master gives him, with that he is content.

ਗੁਜਰੀ ਵਾਰਾ (ਮਃ ੫) (੨੦) ਸ. (ਮਃ ੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੭

Raag Goojree Guru Arjan Dev

ਨਾਨਕ ਜਿਸਹਿ ਦਇਆਲੁ ਬੁਝਾਏ ਹੁਕਮੁ ਮਿਤ ॥

Naanak Jisehi Dhaeiaal Bujhaaeae Hukam Mith ||

O Nanak, one who is blessed with the kindness of the Lord, our Friend, realizes the Hukam of His Command.

ਗੁਜਰੀ ਵਾਰਾ (ਮਃ ੫) (੨੦) ਸ. (ਮਃ ੫) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੮

Raag Goojree Guru Arjan Dev

ਜਿਸਹਿ ਭੁਲਾਏ ਆਪਿ ਮਰਿ ਮਰਿ ਜਮਹਿ ਨਿਤ ॥੨॥

Jisehi Bhulaaeae Aap Mar Mar Jamehi Nith ||2||

But those whom the Lord Himself causes to wander, continue to die, and take reincarnation again. ||2||

ਗੁਜਰੀ ਵਾਰ (ਮਃ ੫) (੨੦) ਸ. (ਮਃ ੫) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੮

Raag Goojree Guru Arjan Dev

ਪਉੜੀ ॥

Pourree ॥

Pauree:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੩

ਨਿੰਦਕ ਮਾਰੇ ਤਤਕਾਲਿ ਖਿਨੁ ਟਿਕਣ ਨ ਦਿਤੇ ॥

Nindhak Maarae Thathakaal Khin Ttikan N Dhithae ॥

The slanderers are destroyed in an instant; they are not spared for even a moment.

ਗੁਜਰੀ ਵਾਰ (ਮਃ ੫) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੯

Raag Goojree Guru Arjan Dev

ਪ੍ਰਭ ਦਾਸ ਕਾ ਦੁਖੁ ਨ ਖਵਿ ਸਕਹਿ ਫੜਿ ਜੋਨੀ ਜੁਤੇ ॥

Prabh Dhaas Kaa Dhukh N Khav Sakehi Farr Jonee Juthae ॥

God will not endure the sufferings of His slaves, but catching the slanderers, He binds them to the cycle of reincarnation.

ਗੁਜਰੀ ਵਾਰ (ਮਃ ੫) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੯

Raag Goojree Guru Arjan Dev